ਬੇਅੰਤ ਦਰਸ਼ਨ





੧ੴ

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ ॥

ਬੇਅੰਤ ਦਰਸ਼ਨ

ਪਰਮ ਪੂਜਯ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

ਦੇ ੧੦੦ ਸਾਲਾ ਪ੍ਰਕਾਸ਼ ਉਤਸਵ ਤੇ

ਕੁਝ ਚੋਣਵੇ ਚਿੱਤਰ

ਸ੍ਰੀ ਸਤਿਗੁਰੂ ਉਦੇ ਸਿੰਘ ਜੀ

ਨੂੰ ਬਹੁਤ ਆਦਰ ਸਹਿਤ ਭੇਟਾ ।


ਕਿਰਪਾਲ ਸਿੰਘ ਚਾਨਾ

ਮਾਰਚ ੨੦੨੦

ਉਨ੍ਹਾਂ ਸਾਰਿਆਂ ਬੇਨਾਮ ਫੋਟੋਗਰਾਫਰਾਂ ਦਾ ਅਤੀ ਧੰਨਵਾਦ ਕਰਨਾ ਚਾਹੁੰਦੇ ਹਾਂ,
ਜਿਨ੍ਹਾਂ ਦੀਆਂ ਤਸਵੀਰਾਂ ਇਸ ਸਚਿੱਤਰ ਪੁਸਤਕ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
















© www.beantpatshah.info




















































ਪੰਡਤ ਸ਼ਿਵ ਕੁਮਾਰ ਸ਼ਰਮਾ (ਸੰਤੂਰ ਵਾਦਕ)







ਪੰਡਤ ਰਵੀ ਸ਼ੰਕਰ
























































ਗਊ ਪ੍ਰਤੀ ਸਨੇਹ









ਕਾਰ-ਸੇਵਾ ਰਾਮਸਰ ਸਰੋਵਰ

















'ਗੋਪਾਲ ਰਤਨ' ਖਿਤਾਬ ਮਿਲਨ ਸਮੇਂ, ਸ੍ਰੀ ਸਤਿਗੁਰੂ ਜੀ ਹੈਦਰਾਬਾਦ 1965-66.









ਸ੍ਰੀ ਸਤਿਗੁਰੂ ਜੀ ਮਹਾਰਾਜ ਸਿੱਕਮ ਨਾਲ ਹੈਦਰਾਬਾਦ ਗਵਰਨਰ ਸਾਹਿਬ ਦੀ ਕੋਠੀ ਵਿਖੇ 1960-61








ਸਤਿਗੁਰੂ ਰਾਮ ਸਿੰਘ ਜੀ ਸਹਾਇ
SINGH AP




© www.sribhainisahib.com













ਯੋਗੀ ਹਰਭਜਨ ਸਿੰਘ ਖਾਲਸਾ





ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀ ਅੰਸ ਬੰਸ ਵਿਚੋਂ ਬਾਬਾ ਸਰਬਜੋਤ ਸਿੰਘ ਬੇਦੀ, ਸ੍ਰੀ ਸਤਿਗੁਰੂ ਜੀ ਵੱਲੋਂ ਥਾਪੜਾ ਲੈਂਦੇ ਹੋਏ..








2010 – VISHAV NAMDHARI SANGAT / SRI BHAINI SAHIB






© 2010 - VISHAV NAMDHARI SANGAT (SRI BHAINI SAHIB)































































© www.beantpatshah.info













ਪ੍ਰਤਾਪ ਸਿੰਘ
1975






















ਪ੍ਰਕਾਸ਼ – ਅਸਥਾਨ
ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ, ਸ੍ਰੀ ਸਤਿਗੁਰੂ ਜਗਜੀਤ
© www.beantpatshah.info








Douglas Family Preserve, Santa




© www.beantpatshah.info








©www.beantpatshah.info









